

---

# BBC LEARNING ENGLISH

## English Expressions

### A sticky situation



*This is not a word-for-word transcript*

---

#### ਰਾਜਵੀਰ

ਹੈਲੋ, English Expressions ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਸ਼ੈ ਜਿਸ ਵਿੱਚ ਅਸੀਂ ਇੰਗਲਿਸ਼ ਦੇ ਨਵੇਂ ਇਜ਼ਹਾਰਾਂ ਦੀ ਵਰਤੋਂ ਸਿੱਖਣ ਵਿੱਚ ਤੁਹਾਡੀ ਮਦਦ ਕਰਦੇ ਹਾਂ।

ਮੈਂ ਰਾਜਵੀਰ ਤੇ ਅੱਜ ਅਸੀਂ ਇੰਗਲਿਸ਼ ਦੇ ਮੁਹਾਵਰੇ 'a sticky situation', 'ਚਿੰਮਬੜਨ ਵਾਲੀ ਸਥਿਤੀ', ਬਾਰੇ ਗੱਲ ਕਰਾਂਗੇ। ਤੁਹਾਡੇ ਮੁਤਾਬਕ ਇਸਦਾ ਅਰਥ ਕੀ ਹੋ ਸਕਦਾ? ਕੋਈ ਗੱਲ ਨਹੀਂ, ਜੇ ਕੁਝ ਪੱਕਾ ਨਹੀਂ ਕਹਿ ਸਕਦੇ, ਸੁਣਦੇ ਰਹੋ।

ਰੋਬ ਅਤੇ ਫੇਫੇ ਦੀ ਗੱਲਬਾਤ ਸੁਣੋ। ਫੇਫੇ ਸਟੂਡੀਓ ਵਿੱਚ ਹੈ ਪਰ ਰੋਬ ਹਾਲੇ ਰਸਤੇ ਵਿੱਚ ਹੈ ਅਤੇ ਕੰਮ ਤੇ ਆਉਣ ਲਈ ਲੇਟ ਹੈ। ਉਹ ਇੱਕ 'a sticky situation' ਵਿੱਚ ਫਸ ਗਿਆ ਹੈ। ਭਲਾਂ ਹੋਇਆ ਕੀ? ਇਹ ਸਥਿਤੀ ਚੰਗੀ ਸੀ ਜਾਂ ਮਾੜੀ? ਉਸਨੂੰ 10 ਪੌਂਡ ਕਿਉਂ ਚਾਹੀਦੇ ਹਨ?

#### Rob

Oh hi Feifei... you couldn't lend me £10, could you?

#### Feifei

Rob! You're supposed to be presenting this programme. Anyway, what do you need £10 for? And what's that stuff all over your clothes?

#### Rob

Well, I was running to get to the studio and I bumped into a woman.

#### Feifei

Right... So, what do you need £10 for?

#### Rob

Well, you see, she dropped a big box she was carrying and said I would have to pay for the damage – and if I didn't, her daughter would be really upset!

## ਰਾਜਵੀਰ

ਰੋਬ ਸਟੂਡੀਓ ਦੇ ਬਾਹਰ ਇੱਕ ਔਰਤ ਵਿੱਚ 'bumped into' ਹੋਇਆ ਮਤਲਬ ਵਿੱਚ ਵੱਜਿਆ ਅਤੇ ਹੁਣ ਉਸਨੂੰ ਔਰਤ ਦੇ ਹੋਏ ਨੁਕਸਾਨ ਦਾ ਭੁਗਤਾਨ 'pay for the damage' ਕਰਨ ਲਈ ਪੈਸੇ ਚਾਹੀਦੇ ਹਨ। ਇਸ ਲਈ ਉਹ ਚਾਹੁੰਦਾ ਹੈ ਕਿ ਫ਼ੇਫ਼ੇ ਉਸਨੂੰ 10 ਪੌਂਡ ਉਧਾਰ ਦੇਵੇ 'lend him'। ਫ਼ੇਫ਼ੇ ਨੇ ਕੀ ਕੀਤਾ ਪਤਾ ਕਰਨ ਲਈ ਸੁਣੋ।

### Feifei

Oh! Rob, you are in 'a sticky situation'.

### Rob

A sticky situation? Yes, that's true. You mean I'm in a situation that is difficult to get out of?

### Feifei

Exactly! Rob, here's £10 - now you can go and un-stick the situation!

### Rob

Thanks Feifei.

## ਰਾਜਵੀਰ

ਫ਼ੇਫ਼ੇ ਨੇ ਰੋਬ ਨੂੰ 10 ਪੌਂਡ ਦੇ ਦਿੱਤੇ ਤਾਂ ਕਿ ਉਹ 'sticky situation' ਵਿੱਚੋਂ ਬਾਹਰ ਆ ਸਕੇ।

'Sticky' ਮਤਲਬ ਚਿੰਮਬੜਨ ਵਾਲੀ ਅਤੇ 'situation' ਮਤਲਬ ਸਥਿਤੀ। ਇੱਕ 'sticky situation' ਐੱਖੀ, ਅਜੀਬ ਜਾਂ ਨਾਜ਼ੁਕ ਅਤੇ ਮੁਸ਼ਕਿਲ ਨਾਲ ਹੱਲ ਹੋਣ ਵਾਲੀ ਹੋ ਸਕਦੀ ਹੈ। ਇੱਕ 'situation' ਸਥਿਤੀ 'sticky' ਚਿੰਮਬੜਨ ਵਾਲੀ ਹੁੰਦੀ ਹੈ ਕਿਉਂਕਿ ਤੁਸੀਂ ਉਸ ਵਿੱਚ ਫਸ ਜਾਂਦੇ ਹੋ 'stuck' ਹੋ ਜਾਂਦੇ ਹੋ ਉਸ ਵਿੱਚੋਂ ਨਿਕਲਣਾ ਐੱਖਾ ਹੁੰਦਾ ਹੈ। ਰੋਬ ਦੇ ਮਾਮਲੇ ਵਿੱਚ ਉਸ ਨੂੰ 'sticky situation' ਵਿੱਚੋਂ ਨਿਕਲਣ ਲਈ ਪੈਸੇ ਦੇਣੇ ਪੈਣਗੇ ਪਰ ਹਰ ਵਾਰ ਹੱਲ ਪੈਸੇ ਦੇਣ ਨਾਲ ਨਹੀਂ ਹੋ ਸਕਦਾ, ਮੁਆਫ਼ੀ ਵੀ ਮੰਗਣੀ ਪੈ ਸਕਦੀ ਹੈ, ਲੰਬੀ ਚੌੜੀ ਗੱਲ ਬਾਤ ਕਰਨੀ ਪੈ ਸਕਦੀ ਹੈ ਜਾਂ ਕਿਸੇ ਦੀ ਮਦਦ ਲੈ ਕੇ ਮਾਮਲਾ ਖਤਮ ਕਰਨਾ ਪੈ ਸਕਦਾ ਹੈ। ਕਈ 'sticky situations' ਵਿੱਚੋਂ ਨਿਕਲਣਾ ਅਸੰਭਵ ਵੀ ਹੁੰਦਾ ਹੈ।

ਇਹ ਇਜ਼ਹਾਰ ਆਮ ਤੌਰ ਉੱਪਰ 'to be' ਕਿਰਿਆ ਨਾਲ ਵਰਤਿਆ ਜਾਂਦਾ ਹੈ ਜਿਵੇਂ, 'It's a sticky situation' ਜਾਂ 'to be in' ਜਿਵੇਂ ਕਿ 'He's in a sticky situation'. ਤੁਸੀਂ 'get into' ਕਿਰਿਆ ਦਾ ਇਸਤੇਮਾਲ ਵੀ ਕਰ ਸਕਦੇ ਹੋ ਅਤੇ 'get out of' ਦਾ ਵੀ।

### Examples

*I'm in a sticky situation – I've got to catch the train to be at work for a meeting but I lost my wallet. To get out of the situation I need someone to lend me enough money for the train.*

*It was a sticky situation – both drivers said it was the other's fault and neither side would agree on who had caused the accident.*

*Sarah has got into a sticky situation: she said she'd go to the cinema with Pete but she's also promised to go for a drink with John. She doesn't want to disappoint either of them but she has to choose one.*

**Feifei**

So a sticky situation is a difficult, awkward or sensitive situation. Ah, Rob, you're back...

**Rob**

...yes. She's happy now and is going back to the bakery again.

**Feifei**

The bakery? Why? What was in the box she was carrying?

**Rob**

It was a big birthday cake for her daughter.

**Feifei**

Oh no - you were in a sticky situation in more ways than one!

**Rob**

Ah, I suppose I was.

**ਰਾਜਵੀਰ**

ਉਮੀਦ ਕਰਦੇ ਹਾਂ ਅਗਲੇ ਹਫ਼ਤੇ ਰੈਬ ਕਿਸੇ 'sticky situations' ਵਿੱਚ ਨਾ ਫ਼ਸੇ। ਤੁਹਾਡਾ ਕੀ ਹਾਲ ਹੈ? ਤੁਹਾਨੂੰ ਕਦੇ 'sticky situation' ਨਾਲ ਨਜਿੱਠਣਾ ਪਿਆ। ਕੀ ਹੋਇਆ ਸੀ? ਤੁਸੀਂ ਅਜਿਹੀ ਸਥਿਤੀ ਵਿੱਚ ਫ਼ਸੇ ਕਿੱਦਾਂ ਅਤੇ ਬਾਹਰ ਕਿਵੇਂ ਆਏ? ਚਲੋ ਅਸੀਂ ਅੱਜ ਦੀ ਗੱਲਬਾਤ ਇਥੇ ਹੀ ਖ਼ਤਮ ਕਰਦੇ ਹਾਂ। ਹੋਰ ਨਵੇਂ 'English Expressions' ਸਿੱਖਣ ਲਈ ਸਾਡੇ ਨਾਲ ਫ਼ੋਰ ਜੁੜੋ। ਬਾਏ।